

ਤੁਰੰਤ ਰਿਲੀਜ਼ ਲਈ

**ਸਿਟੀ ਨੂੰ ਬ੍ਰੈਂਪਟਨ ਟ੍ਰਾਂਜ਼ਿਟ ਲਈ 2022 ਦਾ ਬਿਜਨੇਸ ਐਕਸੀਲੈਂਸ ਅਵਾਰਡ ਮਿਲਿਆ**

ਬ੍ਰੈਂਪਟਨ, ਓਨਟਾਰੀਓ (9 ਮਈ, 2022) – ਬ੍ਰੈਂਪਟਨ ਬੋਰਡ ਆਫ ਟ੍ਰੇਡ (Brampton Board of Trade) ਨੇ ਹਾਲ ਵਿੱਚ ਹੀ, ਆਪਣੇ 2022 ਦੇ ਬਿਜਨੇਸ ਐਕਸੀਲੈਂਸ ਅਵਾਰਡਸ ਗਾਲਾ (2022 Business Excellence Awards Gala) ਦੀ ਮੇਜ਼ਬਾਨੀ ਕੀਤੀ ਸੀ, ਜਿੱਥੇ ਸਿਟੀ ਆਫ ਬ੍ਰੈਂਪਟਨ ਨੂੰ, ਬ੍ਰੈਂਪਟਨ ਟ੍ਰਾਂਜ਼ਿਟ (Brampton Transit) ਲਈ ਸਮਾਰਟ ਸੋਲਿਊਸ਼ਨਸ (Smart Solutions) ਦੀ ਸ਼੍ਰੇਣੀ ਹੇਠ, ਇਸਦੇ ਫਲੀਟ ਨੂੰ ਇਲੈਕਟ੍ਰੀਫਾਈ ਕਰਨ ਦੇ ਪ੍ਰਤੀ ਇਸਦੇ ਸਮਰਥਣ ਅਤੇ ਕੰਮ ਲਈ ਇੱਕ ਅਵਾਰਡ ਮਿਲਿਆ ਸੀ।

ਬ੍ਰੈਂਪਟਨ ਟ੍ਰਾਂਜ਼ਿਟ ਨੇ ਕਈ ਮਹੱਤਵਪੂਰਣ ਉਪਲਬਧੀਆਂ ਹਾਸਲ ਕੀਤੀਆਂ ਹਨ, ਜਿਹਨਾਂ ਵਿੱਚ ਸ਼ਾਮਲ ਹਨ, ਪੈਨ-ਕੈਨੇਡੀਅਨ ਬੀ.ਈ.ਬੀ. ਡੈਮੋਨਸਟ੍ਰੇਸ਼ਨ ਐਂਡ ਇੰਟੀਗ੍ਰੇਸ਼ਨ ਟ੍ਰਾਇਲ (Pan-Canadian BEB Demonstration and Integration Trial) ਦੇ ਹਿੱਸੇ ਵਜੋਂ, ਇਸਦੀ ਬੈਟਰੀ ਇਲੈਕਟ੍ਰਿਕ ਬੱਸ (ਬੀ.ਈ.ਬੀ.) (Battery Electric Bus) (BEB) ਟ੍ਰਾਇਲ ਦੇ ਫੇਜ਼ 1 ਦੀ ਸ਼ੁਰੂਆਤ, ਪੂਰੀ ਤਰ੍ਹਾਂ ਇਲੈਕਟ੍ਰੀਫਾਈਡ ਨਵੀਂ ਤੀਜੀ ਟ੍ਰਾਂਜ਼ਿਟ ਫੈਸਿਲਿਟੀ ਦਾ, ਬ੍ਰੈਂਪਟਨ ਸਿਟੀ ਕਾਉਂਸਿਲ ਦਾ ਐਨਡੋਰਸਮੈਂਟ ਅਤੇ ਬਿਲਕੁੱਲ ਹਾਲ ਵਿੱਚ ਹੀ, ਕੈਨੇਡਾ ਇੰਫਰਾਸਟ੍ਰਕਚਰ ਬੈਂਕ (ਸੀ.ਆਈ.ਬੀ.) (Canada Infrastructure Bank) (CIB) ਦੇ ਨਾਲ ਆਰਥਿਕ ਪ੍ਰਬੰਧ, ਜੋ ਬ੍ਰੈਂਪਟਨ ਨੂੰ ਹੁਣ ਅਤੇ 2027 ਦੇ ਵਿਚਕਾਰ, 450 ਤੱਕ ਬੀ.ਈ.ਬੀ. (BEB) ਦੀ ਖਰੀਦ ਵਿੱਚ ਸਹਾਇਤਾ ਕਰਨ ਲਈ, 400 ਮਿਲੀਅਨ ਡਾਲਰ ਤੱਕ ਦਾ ਨਿਵੇਸ਼ ਪ੍ਰਦਾਨ ਕਰੇਗਾ।

ਸਮਾਰਟ ਸੋਲਿਊਸ਼ਨਸ ਅਵਾਰਡ, ਡਿਜੀਟਲ ਪਰਿਵਰਤਨ ਵਿੱਚ ਉਪਲਬਧੀ ਅਤੇ ਉੱਤਮਤਾ ਲਈ ਸੰਗਠਨਾਂ ਨੂੰ ਸਨਮਾਨਿਤ ਕਰਦਾ ਹੈ। ਬ੍ਰੈਂਪਟਨ ਟ੍ਰਾਂਜ਼ਿਟ ਨੂੰ, ਟ੍ਰਾਂਜ਼ਿਟ ਦੇ ਖੇਤਰ ਵਿੱਚ ਲਗਾਤਾਰ ਸਿਫਟਸ ਲਈ ਪ੍ਰਤੀਕਿਰਿਆ, ਕੁਸ਼ਲਤਾ ਵਿੱਚ ਸੁਧਾਰ ਕਰਨ ਵਾਸਤੇ ਨਵੀਆਂ ਅਤੇ ਇਨੋਵੇਟਿਵ ਟੈਕਨੋਲੋਜੀਜ਼ ਦੀ ਰਿਸਰਚ, ਖੋਜ ਅਤੇ ਗ੍ਰਹਿਣ, ਮੁੱਲ ਪ੍ਰਦਾਨ ਅਤੇ ਕਮਿਊਨਿਟੀ ਲਈ ਮੂਲ ਰੂਪ ਨਾਲ ਵਿਕਾਸ ਕਰਨ ਵਾਸਤੇ ਸਨਮਾਨਿਤ ਕੀਤਾ ਗਿਆ ਸੀ। [ਹੋਰ ਜਾਣਕਾਰੀ ਲਈ ਇੱਥੇ ਕਲਿੱਕ ਕਰੋ \(Click here to learn more\)](#)।

**ਹਵਾਲੇ**

“ਸਿਟੀ ਆਫ ਬ੍ਰੈਂਪਟਨ, ਬ੍ਰੈਂਪਟਨ ਬੋਰਡ ਆਫ ਟ੍ਰੇਡ ਵੱਲੋਂ ਬ੍ਰੈਂਪਟਨ ਟ੍ਰਾਂਜ਼ਿਟ ਲਈ, 2022 ਦਾ ਬਿਜਨੇਸ ਐਕਸੀਲੈਂਸ ਅਵਾਰਡ ਮਿਲਣ ਤੇ ਸਨਮਾਨਿਤ ਮਹਿਸੂਸ ਕਰ ਰਹੀ ਹੈ। ਬ੍ਰੈਂਪਟਨ ਟ੍ਰਾਂਜ਼ਿਟ, ਟ੍ਰਾਂਜ਼ਿਟ ਸਪੇਸ ਵਿੱਚ ਡਿਜੀਟਲ ਪਰਿਵਰਤਨ, ਲਗਾਤਾਰ ਇਨੋਵੇਸ਼ਨ ਅਤੇ ਸਾਡੇ ਸਹਿਰ ਨੂੰ ਗਤੀਸ਼ੀਲ ਰੱਖਣ ਵਾਸਤੇ, ਸਰਬੋਤਮ ਸੇਵਾ ਪ੍ਰਦਾਨ ਕਰਨ ਵਿੱਚ ਲੀਡਰ ਹੈ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

“ਬ੍ਰੈਂਪਟਨ ਟ੍ਰਾਂਜ਼ਿਟ ਨੂੰ, 2022 ਦੇ ਬਿਜਨੇਸ ਐਕਸੀਲੈਂਸ ਅਵਾਰਡਸ ਵਿੱਚ, ਸਮਾਰਟ ਸੋਲਿਊਸ਼ਨਸ ਦੀ ਸ਼੍ਰੇਣੀ ਹੇਠ ਸਨਮਾਨਿਤ ਕਰਨ ਲਈ, ਬ੍ਰੈਂਪਟਨ ਬੋਰਡ ਆਫ ਟ੍ਰੇਡ ਦਾ ਧੰਨਵਾਦ। ਸਾਡਾ ਟ੍ਰਾਂਜ਼ਿਟ ਸਿਸਟਮ, ਟੈਕਨੋਲੋਜੀ ਵਿੱਚ ਪ੍ਰਗਤੀ ਕਰਨ ਦੇ ਨਾਲ ਭਵਿੱਖ ਨੂੰ ਬਿਹਤਰ ਬਣਾ ਰਿਹਾ ਹੈ, ਹੋਰਾਂ ਮਿਊਨਿਸਿਪਲਟੀਜ਼ ਲਈ ਮਿਸਾਲ ਬਣ ਰਿਹਾ ਹੈ ਅਤੇ ਬ੍ਰੈਂਪਟਨ ਨੂੰ ਰਹਿਣ, ਕੰਮ ਕਰਨ ਅਤੇ ਖੇਡਣ ਲਈ ਹੋਰ ਵੀ ਬਿਹਤਰ ਥਾਂ ਬਣਾ ਰਿਹਾ ਹੈ।”

- ਪਾਲ ਵਿਸੇਂਟ (Paul Vicente), ਰੀਜਨਲ ਕਾਉਂਸਲਰ, ਵਾਰਡਸ 1 ਅਤੇ 5; ਚੇਅਰ, ਪਬਲਿਕ ਵਰਕਸ ਐਂਡ ਇੰਜੀਨੀਅਰਿੰਗ, ਸਿਟੀ ਆਫ ਬ੍ਰੈਂਪਟਨ

“ਬ੍ਰੈਂਪਟਨ ਟ੍ਰਾਂਜ਼ਿਟ ਦੇ ਵੱਲੋਂ ਮੈਂ, ਸਮਾਰਟ ਸੋਲਿਊਸ਼ਨਸ ਵਿੱਚ ਸਾਨੂੰ ਇਹ ਸਨਮਾਨ ਦੇਣ ਲਈ, ਬ੍ਰੈਂਪਟਨ ਬੋਰਡ ਆਫ ਟ੍ਰੇਡ ਦਾ ਦਿਲੋਂ ਧੰਨਵਾਦ ਕਰਦਾ ਹਾਂ। ਮੈਨੂੰ ਸਾਡੀ ਟੀਮ ਤੇ ਬੇਹੱਦ ਮਾਣ ਹੈ, ਜੋ ਸਾਡੇ ਗਾਹਕਾਂ ਲਈ ਸਰਬੋਤਮ ਸੇਵਾ ਪ੍ਰਦਾਨ ਕਰਦੇ ਹੋਏ, ਵਾਧੇ, ਡਿਜੀਟਲ ਇਨੋਵੇਸ਼ਨ ਅਤੇ ਵਾਤਾਵਰਣ ਸਬੰਧੀ ਸਥਿਰਤਾ ਵਿੱਚ ਸੰਤੁਲਨ ਕਾਇਮ ਕਰਦੇ ਹੋਏ – ਲਗਾਤਾਰ ਇੰਡਸਟਰੀ ਲੀਡਰ ਬਣ ਰਹੀ ਹੈ। ਜਦੋਂ ਅਸੀਂ ਭਵਿੱਖ ਤੇ ਵਿਚਾਰ ਕਰਦੇ ਹਾਂ, ਤਾਂ ਅਸੀਂ ਤਰੱਕੀ ਕਰਨ ਅਤੇ ਸਾਡੀ ਕਮਿਊਨਿਟੀ ਲਈ ਡਿਲੀਵਰ ਕਰਨ ਦੇ ਆਪਣੇ ਤਰੀਕੇ ਨੂੰ ਬਿਹਤਰ ਬਣਾਉਣ ਵਿੱਚ ਮਦਦ ਲਈ, ਸਾਡੇ ਲੋਕਲ ਕਾਰੋਬਾਰੀਆਂ ਵਰਗੇ ਸਾਰੇ

ਸਟੇਕਹੋਲਡਰਾਂ ਦੇ ਸਹਿਯੋਗ ਤੇ ਭਰੋਸਾ ਕਰਦੇ ਹਾਂ। ਇਸ ਸਨਮਾਨ ਲਈ ਇੱਕ ਵਾਰ ਫਿਰ ਤੁਹਾਡਾ ਧੰਨਵਾਦ ਅਤੇ ਅਸੀਂ ਸਾਡੀ ਲਗਾਤਾਰ ਭਾਈਵਾਲੀ ਲਈ ਉਤਸ਼ਾਹਿਤ ਹਾਂ।”

- ਐਲੇਕਸ ਮਿਲੋਜੋਵਿਕ (Alex Milojevic), ਜਨਰਲ ਮੈਨੇਜਰ, ਬ੍ਰੈਂਪਟਨ ਟ੍ਰਾਂਜ਼ਿਟ, ਸਿਟੀ ਆਫ ਬ੍ਰੈਂਪਟਨ

“ਸਿਟੀ ਦਾ ਸਟਾਫ, ਟ੍ਰਾਂਜ਼ਿਟ ਦੇ ਖੇਤਰ ਵਿੱਚ ਲਗਾਤਾਰ ਸ਼ਿਫਟਸ ਲਈ ਪ੍ਰਤਿਕਿਰਿਆ ਕਰਨ ਦੇ ਪ੍ਰਤੀ ਸਮਰਪਿਤ ਹੈ, ਤਾਂ ਜੋ ਅਸੀਂ ਭਵਿੱਖ ਲਈ ਤਿਆਰ ਰਹਿ ਸਕੀਏ। ਅਸੀਂ ਇਨੋਵੇਸ਼ਨ ਲਈ ਵਚਨਬੱਧ ਹਾਂ ਅਤੇ ਸਿਟੀ ਆਫ ਬ੍ਰੈਂਪਟਨ ਅਤੇ ਬ੍ਰੈਂਪਟਨ ਟ੍ਰਾਂਜ਼ਿਟ ਨੂੰ, ਡਿਜੀਟਲ ਪਰਿਵਰਤਨ ਵਿੱਚ ਸਮਾਰਟ ਸੋਲਿਊਸ਼ਨਸ ਲਈ, 2022 ਦਾ ਬਿਜਨੇਸ ਐਕਸੀਲੈਂਸ ਅਵਾਰਡ ਮਿਲਣ ਤੇ ਮਾਣ ਹੈ।”

- ਪਾਲ ਮੋਰਿਸਨ (Paul Morrison), ਇੰਟਰਿਮ ਚੀਫ ਐਡਮਿਨਿਸਟ੍ਰੇਟਿਵ ਅਫਸਰ, ਸਿਟੀ ਆਫ ਬ੍ਰੈਂਪਟਨ

-30-

**ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 700,000 ਲੋਕਾਂ ਅਤੇ 75,000 ਕਾਰੋਬਾਰੀਆਂ ਦਾ ਘਰ ਹੈ।** ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੰਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। [www.brampton.ca](http://www.brampton.ca) ਤੇ ਹੋਰ ਜਾਣੋ।

**ਮੀਡੀਆ ਸੰਪਰਕ**

ਸਿਟੀ ਆਫ ਬ੍ਰੈਂਪਟਨ ਮਲਟੀਕਲਚਰਲ ਮੀਡੀਆ  
[multiculturalmedia@brampton.ca](mailto:multiculturalmedia@brampton.ca)